

# ਪਰਮ ਦੇ ਵਰਤਾਰੇ ਦੀ ਪੜ੍ਹਚੋਲ

ਪਰਮ ਦਾ ਵਰਤਾਰਾ ਸਾਡੀ ਰੋਜ਼ ਦੀ ਜ਼ਿੰਦਗੀ ਵਿਚ ਇਕ ਅਹਿਮ ਥਾਂ ਰੱਖਦਾ ਹੈ। ਬਹੁਤ ਸਾਰੀਆਂ ਚੰਗੀਆਂ-ਮੰਦੀਆਂ ਗੱਲਾਂ ਇਸ ਵਰਤਾਰੇ ਨਾਲ ਜੁੜੀਆਂ ਹੋਈਆਂ ਹਨ। ਇਹਨਾਂ ਥਾਰੇ ਵਿਸ਼ਲੇਸ਼ਣ ਅਤੇ ਟਿੱਪਣੀ ਜ਼ਰੂਰੀ ਹੈ। ਪਰ ਵਿਗਿਆਨਿਕ ਸੋਚ ਨਾਲ ਜਾਂ ਕਮਿਊਨਿਸਟ ਸੋਚ ਨਾਲ ਜੁੜਿਆ ਕੋਈ ਵਿਅਕਤੀ ਜੇ ਇਸ ਤਰ੍ਹਾਂ ਕਰੇ ਤਾਂ ਧਾਰਮਿਕ ਸੋਚ ਨਾਲ ਜੁੜੇ ਲੋਕ ਇੱਕ ਦੱਮ ਕਹਿੰਦੇ ਹਨ ਕਿ ਨਾਸਤਿਕਾਂ ਦਾ ਕੀ ਹੱਕ ਹੈ ਕਿ ਧਾਰਮਕ ਗੱਲਾਂ ਵਿਚ ਦਖਲ ਦੇਣ, ਜਦੋਂ ਉਹ ਪਰਮ ਨੂੰ ਮੰਨਦੇ ਹੋ ਨਹੀਂ। ਇਸਦੇ ਉਲੱਟ ਇਹ ਕਹਿਣਾ ਬਣਦਾ ਹੈ ਕਿ ਜੇਕਰ ਪਰਮਵਾਲਾ ਆਮ ਜ਼ਿੰਦਗੀ ਦੇ ਵਰਤਾਰੇ ਵਿਚ ਦਖਲਅੰਦਾਜ਼ੀ ਕਰ ਰਿਹਾ ਹੈ ਅਤੇ ਹਰ ਯਤਨ ਕਰ ਰਿਹਾ ਹੈ ਕਿ ਇਹ ਸਮਾਜ ਬਦਲੇ ਨਾ, ਇਸੇ ਤਰ੍ਹਾਂ ਚਲਦਾ ਰਹੇ, ਗਰੀਬ ਅਤੇ ਮਿਹਨਤਕਸ਼ ਦੀ ਲੁੱਟ ਹੁੰਦੀ ਰਹੇ ਤਾਂ ਸਮਾਜ ਨੂੰ ਇਕ ਸਮਾਜਿਕ ਇਨਸਾਫ਼ ਵਾਲਾ ਸਮਾਜ ਵੇਖਣ ਦੇ ਚਾਹੁੰਨਾਂ ਨੇ ਇਸ ਥਾਰੇ ਟਿੱਪਣੀ ਵੀ ਕਰਨੀ ਹੈ ਅਤੇ ਦਖਲਅੰਦਾਜ਼ੀ ਵੀ ਕਰਨੀ ਹੈ।

ਕਿਸੇ ਵੇਲੇ ਧਾਰਮਕ ਵਰਤਾਰਾ ਇਕ ਸਾਦਾ ਜਿਹਾ ਵਰਤਾਰਾ ਹੁੰਦਾ ਸੀ। ਬੰਦਾ ਆਪਣੇ ਧਾਰਮਕ ਅਕੀਦੇ ਅਨੁਸਾਰ ਧਾਰਮਕ ਅਸਥਾਨ ਜਾਂਦਾ ਸੀ, ਕੀਰਤਨ ਸੁਣਦਾ ਸੀ ਅਤੇ ਸਭ ਦਾ ਭਲਾ ਚਾਹੁੰਣ ਲਈ ਅਰਦਾਸ ਵਿਚ ਸ਼ਾਮਲ ਹੁੰਦਾ ਸੀ ਅਤੇ ਛੇਰ ਵਾਪਸ ਆ ਕੇ ਆਪਣੇ ਕਾਰ-ਵਿਹਾਰ ਵਿਚ ਲੱਗ ਜਾਂਦਾ ਸੀ। ਧਾਰਮਕ ਬੰਦਾ ਨੇਕੀ ਦਾ ਪ੍ਰਤੀਕ ਹੁੰਦਾ ਸੀ। ਜੇ ਕਿਸੇ ਨੂੰ ਨੇਕ ਕਹਿਣਾ ਹੋਵੇ ਤਾਂ ਇਹ ਕਿਹਾ ਜਾਂਦਾ ਸੀ ਕਿ ਬੰਦਾ ਇਕ ਧਰਮੀ ਬੰਦਾ ਹੈ। ਧਰਮੀ ਬੰਦੇ ਦੀ ਖਾਸੀਅਤ ਹੁੰਦੀ ਸੀ ਕਿ ਉਹ ਕਿਸੇ ਦਾ ਦਿਲ ਨਾ ਦੁਖਾਵੇ, ਝੂਠ, ਬੇਇਨਸਾਫ਼ੀ ਤੋਂ ਦੂਰ ਰਹੇ। ਇਹ ਧਰਮ ਦੀ ਹਾਂ-ਪੱਖੀ ਭੂਮਿਕਾ ਹੁਣ ਵੀ ਮੌਜੂਦ ਹੈ ਪਰ ਹੁਣ ਇਹ ਆਮ ਨਹੀਂ। ਹੁਣ ਧਾਰਮਕ ਵਰਤਾਰੇ ਨੇ ਆਪਣੇ ਜ਼ਿੰਮੇ ਕਈ ਨਾਂਹ-ਪੱਖੀ ਭੂਮਿਕਾਵਾਂ ਵੀ ਸ਼ਾਮਲ ਕਰ ਲਈਆਂ ਹਨ। ਥਾਂ-ਥਾਂ ਤੇ ਧਾਰਮਕ ਡੇਰੇ ਉਸਰ ਗਏ ਹਨ, ਜੇ ਸਿਵਾਏ ਅੰਨ੍ਹੀ ਸ਼ਰਧਾ ਅਤੇ ਅੰਧ-ਵਿਸ਼ਵਾਸ ਦੇ ਹੋਰ ਕੁਝ ਨਹੀਂ। ਪਰਚਾਰ ਕਰਦੇ।

ਦਲੀਲ ਦੀ ਗੱਲ ਜੇ ਜ਼ਿੰਦਗੀ ਦੇ ਵਿਕਾਸ ਦਾ ਪੁਨਾ ਹੈ, ਉਸ ਨੂੰ ਰੱਬ ਦੇ ਵਿਤੁੱਧ ਕੁਝਕਿਹਾਂ ਕਹਿ ਕੇ ਢੰਡਿਆ ਜਾਂਦਾ ਹੈ, ਅਥੇ ਬੈਦਿਆ ਤੇਨੂੰ ਕੁਝਨੀ ਸ਼ਾਂਤੀ ਦੀ ਲੋੜ ਹੈ, ਹੋਰ ਕੁਝ ਨਹੀਂ।

ਕੁਝਨੀ ਸ਼ਾਂਤੀ ਦੀ ਲੋੜ ਕਿਸਨੂੰ ਹੈ? ਕੁਝਨੀ ਬੇਚੀਨੀ ਹੈ ਕਿਸ ਨੂੰ? ਸਾਫ਼ ਹੈ ਕਿ ਜਿਹੜੇ ਬੇਈਮਾਨ ਅਤੇ ਗੁਨਾਹਗਾਰ ਹਨ, ਉਹਨਾਂ ਨੂੰ ਕੁਝਨੀ ਸ਼ਾਂਤੀ ਦੀ ਲੋੜ ਹੈ। ਉਹਨਾਂ ਨੂੰ ਲੋੜ ਹੈ ਜੇ ਉੱਚ ਪਦਵੀਆਂ ਤੇ ਬੈਠੇ ਜਾਂ ਧਰਮ ਅਸਥਾਨਾਂ ਤੇ ਬੈਠੇ ਲੱਖਾਂ ਦੀ ਹੋਰਾਫ਼ੀਨੀ।

ਕਰ ਰਹੇ ਹਨ। ਗਰੀਬ ਬੰਦੇ ਨੂੰ ਤਾਂ ਸਗੋਂ ਬਗਾਵਤ ਦੀ ਲੋੜ ਹੈ, ਸ਼ਾਂਤੀ ਦੀ ਨਹੀਂ। ਇਹ ਗੱਲ ਮੁੱਖ ਤੌਰ 'ਤੇ ਕਮਿਊਨਿਸਟਾਂ ਨੇ ਹੀ ਕਹਿਣੀ ਹੈ। ਕੁਝ ਲੋਕਾਂ ਦਾ ਮਤ ਹੈ ਕਿ ਨਾਸਤਿਕ ਬਦਾਮਨੀ ਫੇਲਾਅ ਰਹੇ ਹਨ। ਇਹ ਰੱਬ ਨੂੰ ਨਹੀਂ ਮੰਨਦੇ, ਜਿਸ ਤਰ੍ਹਾਂ ਬੇਇਨਸਾਫ਼ੀ ਵਿਤੁੱਧ ਲੜਨ ਲਈ ਇਹ ਜ਼ਰੂਰੀ ਹੈ ਕਿ ਬੰਦਾ ਪਹਿਲੇ ਸੌਂਹ ਚੁੱਕੇ ਕਿ ਉਹ ਰੱਬ ਦੀ ਹੋਂਦ ਨੂੰ ਮੰਨਦਾ ਹੈ।

ਉਂਝ ਇਹ ਗੱਲ ਹੁੰਦੀ ਤਾਂ ਭਗਤ ਸਿੰਘ ਕਦੀ ਫਾਂਸੀ ਦਾ ਰੱਸਾ ਨਾ ਚੁੰਮਦਾ, ਸਗੋਂ ਆਗ ਨਾਲ ਘਰ ਬੈਠਿਆ ਰਹਿੰਦਾ। ਇਹ ਗੱਲ ਐਲਾਨੀਆਂ ਕਹਿਣੀ ਚਾਹੀਦੀ ਹੈ ਕਿ ਜਥੇ ਜ਼ਿਲ੍ਹਮ ਦੇ ਵਿਤੁੱਧ ਸੰਘਰਸ਼ ਲਈ ਰੱਬ ਨੂੰ ਮੰਨਣੇ ਜਾਂ ਨਾ ਮੰਨਣਾ ਕੋਈ ਮੁੱਦਾ ਨਹੀਂ। ਜੇ ਕੋਈ ਮੰਨਦਾ ਹੈ ਤਾਂ ਵੀ ਠੀਕ ਹੈ, ਜੇ ਕੋਈ ਨਸ਼ੀਂ ਮੰਨਦਾ ਹੈ ਤਾਂ ਵੀ ਠੀਕ ਹੈ। ਬਹੁਤ ਵਾਰ ਜ਼ਿਲ੍ਹਮ ਨੂੰ ਰੱਬ ਦਾ ਭਾਣਾ ਮੰਨਕੇ ਬਦਾਸਤ ਕਰੀ ਜਾਣਾ ਆਪਣੇ ਆਪ ਵਿਚ ਇਕ ਬੁਜ਼ਦਿਸ਼ੀ ਤੋਂ ਸਿਵਾ ਹੋਰ ਕੁਝ ਨਹੀਂ ਹੁੰਦਾ।

ਧਰਮ ਵਾਲਿਆਂ ਨੂੰ ਐਲਾਨੀਆਂ ਇਹ ਦਸਣਾ ਜ਼ਰੂਰੀ ਹੈ ਕਿ ਧਾਰਮਕ ਵਰਤਾਰਾ ਜੇਕਰੂ ਧਰਮ ਤੱਕ ਹੀ ਮਹਿਦੂਦ ਰਹੇਗਾ ਤਾਂ ਨਾਸਤਿਕ ਨਹੀਂ ਬੋਲਣਗੇ। ਜੇਕਰ ਧਰਮ ਸਿਆਸਤ ਵਿਚੋਂ ਦਖਲਅੰਦਾਜ਼ੀ ਕਰੇਗਾ ਤਾਂ ਉਹਦੇ ਥਾਰੇ ਬੋਲਣੂੰ ਹੀ ਬੋਲਣਾ ਹੈ।

ਅਨੰਦਪੁਰ ਸਾਹਿਬ ਵਿਚ 'ਨਿਸ਼ਤੂਹ ਖਾਲਸਾ' ਬਣੇ ਕਿਸੇ ਨੂੰ ਇਤਿਹਾਸ ਨਹੀਂ ਮੁੜ੍ਹ ਜਦੋਂ ਕਰੋੜਾਂ ਰੁਪਏ ਸਰਕਾਰੀ ਖਜ਼ਾਨੇ ਨੂੰ ਲੁਗਾਏ ਜਾਣੇ ਹਨ ਤਾਂ ਮੰਗ ਕਰਨੀ ਜਾਇਜ਼ ਹੈ ਕਿ 'ਨਿਸ਼ਤੂਹ ਖਾਲਸਾ' ਨਾਲੋਂ ਗਰੀਬਾਂ ਦੀਆਂ ਬਸਤੀਆਂ ਰੰਗਰੋਟਾ ਕਾਲੋਨੀਆਂ ਵਿਚ ਬਦਲੀਆਂ ਜਾਣੀਆਂ ਬਹੁਤੀਆਂ ਜ਼ਰੂਰੀ ਹਨ, ਜਿਥੇ ਆਪੁਨਿਕ ਜੀਣ ਦੀਆਂ ਸਹੂਲਤਾਂ ਮੁਹੱਈਆ ਕੀਤੀਆਂ ਜਾਣ।

ਧਾਰਮਕ ਵਰਤਾਰਾ ਜਦੋਂ ਨਿਰੋਲ ਪਨ੍ਹੂ ਦੀਆਂ ਹੱਦਾਂ ਟੱਪਦਾ ਹੈ ਤਾਂ ਉਸਦੇ ਥਾਰੇ ਟਿੱਪਣੀ ਹੋਣੀ ਹੀ ਹੋਣੀ ਹੈ। ਇਹ ਹੁਣ ਚਿੱਟੇ ਚਾਲ੍ਹ੍ਹ ਵਾਂਗ ਸਪੱਸ਼ਟ ਹੈ ਕਿ ਧਾਰਮਕ ਵਰਤਾਰਾ ਬਚ੍ਚੂ ਹੁੱਦ ਤੱਕ ਰੱਜੇ-ਪੁੱਜੇ ਲੋਕਾਂ ਦੇ ਹਿੱਤ ਵਿਚ ਹੁੰਦੀ ਕੁਗਤ ਰਿਹਾ ਹੈ।

ਅੱਜ ਦੇ ਯੁੱਗ ਵਿਚ ਇਕ ਨਾਸਤਿਕ ਲਈ ਚੰਗਾ ਇਨਸਾਨ ਬਣਨ ਦੀ ਸੰਭਾਵਨਾ ਹੈ, ਕਿਉਂਕਿ ਉਹ ਦਲੀਲ ਵਿਚ ਯੋਗ ਹੈ, ਕਿ ਉਹ ਦਲੀਲ ਵਿਚ ਯੋਗ ਹੈ, ਅੰਧ-ਵਿਸ਼ਵਾਸ ਵਿਚ ਨਹੀਂ। ਨਾਸਤਿਕਾਂ ਲਈ ਫਲਸ਼ੇ ਦੇ ਆਧਾਰ, ਜਿੰਦਗੀ ਦੀ ਹਰ ਚੁਣੌਤੀ ਨੂੰ ਬੇਖੋਡ ਹੋ ਕੇ ਕਿਉਂਕਿ ਕਰਨਾ ਬਣਦਾ ਹੈ। ਧਰਮ ਦੇ ਨਾਂ ਤੇ ਚਲ੍ਹ੍ਹ੍ਹ ਪਾਖੰਡ ਨੂੰ ਨਾਸਤਿਕਾਂ ਨੇ ਹੀ ਨਸਰ ਕਰਨੂੰ ਹੈ, ਹੋਰ ਕਿਸੇ ਨੇ ਨਹੀਂ।